



KHALSA CREDIT UNION

ਖਾਲਸਾ ਕਰੈਡਿਟ ਯੂਨੀਅਨ

Achieving Excellence Together

ਇਕੱਠਿਆਂ ਸ਼੍ਰੇਠਤਾ ਪ੍ਰਾਪਤ ਕਰਨਾਂ

ANNUAL REPORT 2017
ਸਲਾਨਾਂ ਰਿਪੋਰਟ

ELECTION OF MEMBERS FOR THE NOMINATING COMMITTEE

The membership list was closed as of the close of business on Tuesday, January 30, 2018. Members who joined the credit union after that date are ineligible to vote in the Election of Nominating Committee members.

QUALIFICATIONS OF MEMBERS FOR THE NOMINATING COMMITTEE

A members is in good standing if the member is not more than 90 days delinquent in any of the member's obligations to the Credit Union and has paid for and holds the respective number of membership equity shares as set out below and has attained the age of majority – 19 years of age: (a) 5 shares if the member is an individual; (b) in the case of joint account; 5 shares for the first named and 1 for each additional named person; (c) 5 shares if the member is an incorporated company; (d) 5 shares per partner if the member is a partnership or; (e) 5 shares if the member is an association or society.

ਨਾਮੀਨੇਟਿੰਗ ਕਮੇਟੀ ਲਈ ਮੈਂਬਰਾਂ ਦਾ ਚੁਣਾਉ

ਮੈਂਬਰਸ਼ਿੱਪ ਲਿਸਟ ਮੰਗਲਵਾਰ, 30 ਜਨਵਰੀ 2018 ਨੂੰ ਕਾਰੋਬਾਰੀ ਸਮੇਂ ਦੇ ਬੰਦ ਹੋਣ 'ਤੇ ਬੰਦ ਕਰ ਦਿੱਤੀ ਗਈ ਸੀ। ਮੈਂਬਰ, ਜਿਹੜੇ ਉਸ ਤਰੀਕ ਤੋਂ ਮਗਰੋਂ ਕਰੈਡਿਟ ਯੂਨੀਅਨ 'ਚ ਸ਼ਾਮਲ ਹੋਏ ਉਹ ਨਾਮੀਨੇਟਿੰਗ ਕਮੇਟੀ ਮੈਂਬਰਾਂ ਦੇ ਚੁਣਾਉ 'ਚ ਵੋਟ ਪਾਉਣ ਦੇ ਯੋਗ ਨਹੀਂ ਹਨ।

ਨਾਮੀਨੇਟਿੰਗ ਕਮੇਟੀ ਲਈ ਮੈਂਬਰਾਂ ਦੀਆਂ ਯੋਗਤਾਵਾਂ

ਕੋਈ ਵੀ ਮੈਂਬਰ ਗੁੱਡ ਸਟੈਂਡਿੰਗ 'ਚ ਹੈ, ਜੇਕਰ ਉਸ ਮੈਂਬਰ ਨੇ ਕਰੈਡਿਟ ਯੂਨੀਅਨ ਪ੍ਰਤਿ ਮੈਂਬਰ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਦੇਣਦਾਰੀਆਂ ਲਈ 90 ਦਿਨਾਂ ਤੋਂ ਵੱਧ ਦੇ ਸਮੇਂ ਲਈ ਕੁਤਾਹੀ ਨਹੀਂ ਕੀਤੀ ਹੋਈ ਅਤੇ ਉਸ ਨੇ ਲੋੜੀਂਦੀ ਗਿਣਤੀ ਦੇ ਮੈਂਬਰਸ਼ਿੱਪ ਐਕੁਇਟੀ ਸ਼ੇਅਰਾਂ ਲਈ ਅਦਾਇਗੀ ਕੀਤੀ ਹੋਈ ਹੈ ਅਤੇ ਸ਼ੇਅਰ ਰੱਖੇ ਹੋਏ ਹਨ, ਜਿਵੇਂ ਕਿ ਹੇਠਾਂ ਦਿੱਤਾ ਗਿਆ ਹੈ ਅਤੇ ਉਹ ਬਾਲਗ ਉਮਰ ਦਾ – ਮਤਲਬ 19 ਸਾਲ ਦਾ ਹੋ ਗਿਆ ਹੈ: (ੳ) 5 ਸ਼ੇਅਰ ਜੇਕਰ ਮੈਂਬਰ ਇਕ ਵਿਅਕਤੀ ਹੈ; (ਅ) ਸਾਂਝੇ ਖਾਤੇ ਦੀ ਸੂਰਤ 'ਚ; 5 ਸ਼ੇਅਰ ਪਹਿਲੇ ਨਾਂ ਵਾਲੇ ਵਿਅਕਤੀ ਲਈ ਅਤੇ 1 ਸ਼ੇਅਰ ਹਰੇਕ ਵਧੀਕ ਨਾਂ ਵਾਲੇ ਵਿਅਕਤੀ ਲਈ; (ੲ) 5 ਸ਼ੇਅਰ ਜੇਕਰ ਮੈਂਬਰ ਇਕ ਇੰਕਾਰਪੋਰੇਟ ਕੰਪਨੀ ਹੈ; (ਸ) 5 ਸ਼ੇਅਰ ਪ੍ਰਤਿ ਭਾਈਵਾਲ ਜੇਕਰ ਮੈਂਬਰ ਇਕ ਭਾਈਵਾਲੀ ਕੰਪਨੀ ਹੈ; ਜਾਂ (ਹ) 5 ਸ਼ੇਅਰ ਜੇਕਰ ਮੈਂਬਰ ਇਕ ਐਸੋਸੀਏਸ਼ਨ ਜਾਂ ਸੁਸਾਇਟੀ ਹੈ।



NOTICE OF MEETING

The 32nd Annual General Meeting of Khalsa Credit Union will be held on Sunday, April 29, 2018 at 1:00 PM at the Crown Palace Banquet Hall located at 201 – 12025 Nordel Way, Surrey, B.C., V3W 1W1 (Phone: 604-591-8100)

Registration 1:00 PM – 2:00 PM

Meeting Agenda

Call to Order

Ardas

- 1 Adoption of Agenda
- 2 Approval of Minutes of 2017 AGM
- 3 Business Arising Out of Minutes
- 4 Chair's Report
- 5 Chief Executive Officer's Report

6 Auditor's Report

7 Approval of Financial Statements

8 Appointment of Auditors

9 Report on Election of Directors

10 Election of Nominating Committee

11 Unfinished Business

12 New Business

13 Adjourn/Refreshments

ਇਜਲਾਸ ਦਾ ਨੋਟਿਸ

ਖਾਲਸਾ ਕਰੈਡਿਟ ਯੂਨੀਅਨ ਦਾ 32ਵਾਂ ਸਲਾਨਾਂ ਆਮ ਇਜਲਾਸ ਐਤਵਾਰ, 29 ਅਪਰੈਲ 2018 ਨੂੰ ਬਾਦ ਦੁਪਹਿਰ 1:00 ਵਜੇ ਕਰਾਊਨ ਪੈਲੇਸ ਬੈਂਕੁਇਟ ਹਾਲ, 201 - 12025 ਨੌਰਡਲ ਵੇਅ, ਸਰੀ, ਬੀ.ਸੀ., ਵੈਂਡਬਲਿਊ 1ਡਬਲਿਊ1 ਵਿਖੇ ਹੋਵੇਗਾ। (ਫੋਨ: 604-591-8100)

ਰਜਿਸਟਰੇਸ਼ਨ:

ਬਾਦ ਦੁਪਹਿਰ 1:00 ਵਜੇ - 2:00 ਵਜੇ ਤੱਕ

ਮੀਟਿੰਗ ਦਾ ਏਜੰਡਾ

ਸ਼ੁਰੂਆਤ ਦਾ ਬੁਲਾਵਾ

ਅਰਦਾਸ

- 1 ਏਜੰਡਾ ਸਵੀਕਾਰ ਕਰਨਾਂ
- 2 2017 ਦੇ ਸਲਾਨਾਂ ਆਮ ਇਜਲਾਸ ਦੇ ਕਾਰਜ-ਵੇਰਵਿਆਂ ਦੀ ਪ੍ਰਵਾਨਗੀ
- 3 ਕਾਰਜ-ਵੇਰਵਿਆਂ ਤੋਂ ਉਤਪੰਨ ਕੰਮਕਾਰ

4 ਚੇਅਰਮੈਨ ਦੀ ਰਿਪੋਰਟ

5 ਮੁੱਖ ਕਾਰਜਸਾਧਕ ਅਫਸਰ ਦੀ ਰਿਪੋਰਟ

6 ਆਡਿਟਰ ਦੀ ਰਿਪੋਰਟ

7 ਵਿੱਤੀ ਸਟੇਟਮੈਂਟਾਂ ਦੀ ਮਨਜ਼ੂਰੀ

8 ਆਡਿਟਰਾਂ ਦੀ ਨਿਯੁਕਤੀ

9 ਡਾਇਰੈਕਟਰਾਂ ਦੇ ਚੁਣਾਉ ਬਾਰੇ ਰਿਪੋਰਟ

10 ਨਾਮੀਨੇਟਿੰਗ ਕਮੇਟੀ ਦਾ ਚੁਣਾਉ

11 ਅਣਮੁੱਕਿਆ ਕੰਮ ਕਾਰ

12 ਨਵਾਂ ਕੰਮ ਕਾਰ

13 ਇਜਲਾਸ ਮੁਲਤਵੀ/ਚਾਹ ਪਾਣੀ

CHAIR'S REPORT



We were pleased to demonstrate cooperation among cooperatives throughout 2017 as we joined with other credit unions to protest some planned legislative changes that would have a negative effect on all our earnings. The Province of British Columbia planned to phase out the small business tax rate on credit unions but deferred that decision following consultation with system representatives. Later the Office of the Superintendent of Financial Institutions (OSFI) sent out a compliance directive that would have restricted the use of the terms "bank, banker and banking" by credit unions. The federal government subsequently suspended the compliance expectations and have since announced their support for a common sense approach to banking terminology. Working together has saved millions for the system.

Similarly, the creation of AVISO Wealth, as the result of the merger of NEI Investments, QTrade Canada and Credential Financial, will enable the credit union sector to consolidate its sustainable portfolios under one roof. Surveys consistently reveal that Millennials want their investments to match their values and while this massive demographic may not have much to invest right now, they stand to inherit billions over the next two decades and the system will provide a viable option for them.

Your credit union was also very pleased to again sponsor our Community Service and Scholarship-Bursary Awards. At a glittering gala held in August, 2017, we recognized the pillars of business and the community, and awarded \$45,000 to thirty deserving high school students to further their education. A highlight of the evening was the presentation of a cheque for \$30,000 to the Manmeet Singh Bhullar Charitable Foundation to assist the Sikh people of Afghanistan. Our corporate policy is to return 10% of our net income to charitable endeavours/worthy causes and this amounted to \$300,000 in 2017.

Back in 2007 your Board commissioned a consultant's report to develop a road map to help us reach half a billion dollars in assets in the following decade. At that time our assets were \$150 million. As of December 31, 2017 our assets had climbed to over \$462 million so we have just about reached our goal. This makes Khalsa Credit Union the 75th largest credit union in Canada, as of June 30, 2017 and the 85th most profitable company in BC for 2016 based on a Business in Vancouver compilation. As a result of this continued growth, your Board of Directors declared a Dividend of 5% on Class "A" Membership Shares and 5% on Class "B" Equity Shares.

On behalf of the entire Board, I would like to extend our sincere thanks to members, employees and management for their continued support and dedication in making Khalsa Credit Union such a successful, dynamic organization. We are, indeed, achieving excellence together.

Respectively Submitted,



Jaswinder Singh Gill
Chair

ਚੇਅਰਮੈਨ ਦੀ ਰਿਪੋਰਟ



ਅਸੀਂ ਸਾਰੇ 2017 ਦੌਰਾਨ ਹੋਰ ਸਹਿਕਾਰਤਾਵਾਂ ਨਾਲ ਸਹਿਯੋਗ ਵਿਖਾਉਂਦਿਆਂ ਹੋਇਆਂ ਖੁਸ਼ੀ ਮਹਿਸੂਸ ਕਰਦੇ ਰਹੇ ਜਦੋਂ ਅਸੀਂ ਹੋਰ ਕਰੈਡਿਟ ਯੂਨੀਅਨਾਂ ਨਾਲ, ਕੁਝ ਯੋਜਨਾਂ ਬਣ ਰਹੀਆਂ ਵਿਧਾਨਕ ਤਬਦੀਲੀਆਂ ਬਾਰੇ ਰੋਸ ਜ਼ਾਹਰ ਕਰਨ 'ਚ ਸ਼ਾਮਲ ਹੋਏ, ਜਿੰਨ੍ਹਾਂ ਤਬਦੀਲੀਆਂ ਨਾਲ ਸਾਡੀਆਂ ਕਮਾਈਆਂ 'ਤੇ ਨਕਾਰਾਤਮਕ ਅਸਰ ਪੈ ਸਕਦਾ ਸੀ। ਬ੍ਰਿਟਿਸ਼ ਕੁਲੰਬੀਆ ਸੂਬੇ ਨੇ ਕਰੈਡਿਟ ਯੂਨੀਅਨਾਂ 'ਤੇ ਲਾਗੂ ਸਮਾਲ ਬਿਜ਼ਨਸ ਟੈਕਸ ਰੇਟ ਪੜਾਅਵਾਰ ਤਰੀਕੇ ਨਾਲ ਹਟਾ ਦੇਣ ਦੀ ਯੋਜਨਾ ਬਣਾਈ ਸੀ ਪਰੰਤੂ ਕਰੈਡਿਟ ਯੂਨੀਅਨ ਸਿਸਟਮ ਦੇ ਪ੍ਰਤਿਨਿਧਾਂ ਨਾਲ ਸਲਾਹ ਮਸ਼ਵਰੇ ਉਪਰੰਤ ਇਹ ਫੈਸਲਾ ਅਗਾਂਹ ਪਾ ਦਿੱਤਾ ਗਿਆ। ਮਗਰੋਂ ਆਫਿਸ ਆਫ ਦਿ ਸੁਪਰਿੰਟੈਂਡੈਂਟ ਆਫ ਫਾਇਨੈਂਸ਼ੀਅਲ ਇੰਸਟੀਚਿਊਸ਼ਨਜ਼ (OSFI) ਨੇ ਇਕ ਪਾਲਣਾ ਨਿਰਦੇਸ਼ ਭੇਜ ਦਿੱਤਾ ਜਿਸ ਨੇ ਕਰੈਡਿਟ ਯੂਨੀਅਨਾਂ ਦੁਆਰਾ “ਬੈਂਕ, ਬੈਂਕਰ ਅਤੇ ਬੈਂਕਿੰਗ” ਸ਼ਬਦਾਂ ਦੇ ਪ੍ਰਯੋਗ ਦੀ ਮਨਾਹੀ ਕਰ ਦੇਣੀ ਸੀ। ਫੈਡਰਲ ਸਰਕਾਰ ਨੇ ਬਾਦ ਵਿਚ ਪਾਲਣਾ ਕੀਤੇ ਜਾਣ ਨੂੰ ਮੁਅੱਤਲ ਕਰ ਦਿੱਤਾ ਅਤੇ ਉਦੋਂ

ਤੋਂ ਬੈਂਕਿੰਗ ਸ਼ਬਦਾਵਲੀ ਬਾਰੇ ਇਕ ਆਮ ਸੂਝ ਵਾਲੀ ਪਹੁੰਚ ਅਪਨਾਉਣ ਵਾਸਤੇ ਆਪਣੇ ਸਹਿਯੋਗ ਦਾ ਐਲਾਨ ਕਰ ਦਿੱਤਾ। ਇਕੱਠਿਆਂ ਚੱਲਣ ਨੇ ਸਿਸਟਮ ਲਈ ਮਿਲੀਅਨ ਡਾਲਰਾਂ ਦੀ ਬੱਚਤ ਕੀਤੀ।

ਇਸੇ ਤਰ੍ਹਾਂ ਐੱਨ ਈ ਆਈ ਇੰਨਵੈਸਟਮੈਂਟ, ਕਿਊ ਟਰੇਡ ਕੈਨੇਡਾ ਅਤੇ ਕਰੈਡਿਟ ਫਾਇਨੈਂਸ਼ੀਅਲ ਦੇ ਸਮਿਲਣ ਦੇ ਨਤੀਜੇ ਵਜੋਂ ਏ ਵੀ ਆਈ ਐੱਸ ਓ ਦੀ ਸਿਰਜਨਾਂ ਕਰੈਡਿਟ ਯੂਨੀਅਨ ਸੈਕਟਰ ਨੂੰ ਆਪਣੇ ਸਸਟੇਨੇਬਲ ਪੋਰਟਫੋਲੀਓ ਇਕ ਛੱਤ ਹੇਠ ਇਕੱਠੇ ਕਰਨ ਦੇ ਯੋਗ ਬਣਾਏਗੀ। ਸਰਵੇਖਣ ਲਗਾਤਾਰ ਦਰਸਾਉਂਦੇ ਹਨ ਕਿ ਮਿਲੇਨੀਅਲਜ਼ ਆਪਣੇ ਪੰਜੀ-ਨਿਵੇਸ਼ ਨੂੰ ਉਨ੍ਹਾਂ ਦੇ ਮੁੱਲਾਂ ਨਾਲ ਮੇਚਦਾ ਵੇਖਣਾ ਚਾਹੁੰਦੇ ਹਨ ਅਤੇ ਭਾਵੇਂ ਵੱਸੋਂ ਦੀ ਇਸ ਗਿਣਤੀ ਕੋਲ ਹੁਣ ਅਜੇ ਨਿਵੇਸ਼ ਕਰਨ ਲਈ ਸੀਮਤ ਫੰਡ ਹਨ, ਪਰ ਉਹ ਅਗਲੇ ਦੋ ਦਹਾਕਿਆਂ ਦੌਰਾਨ ਬਿਲੀਅਨਾਂ ਦੇ ਬਿਲੀਅਨ ਡਾਲਰਾਂ ਦੇ ਵਾਰਿਸ ਬਣਨ ਲਈ ਖੜੇ ਹਨ ਅਤੇ ਸਿਸਟਮ ਉਨ੍ਹਾਂ ਲਈ ਮੁਨਾਸਿਬ ਵਿਕਲਪ ਮੁਹੱਈਆ ਕਰੇਗਾ।

ਤੁਹਾਡੀ ਕਰੈਡਿਟ ਯੂਨੀਅਨਮੁੜ ਆਪਣੇ ਕਮਿਊਨਿਟੀ ਸਰਵਿਸ ਅਤੇ ਸਕਾਲਰਸ਼ਿੱਪ-ਬਰਸਰੀ ਐਵਾਰਡ ਸਪਾਂਸਰ ਕਰਦਿਆਂ ਵੀ ਬੜੀ ਖੁਸ਼ੀ ਮਹਿਸੂਸ ਕਰਦੀ ਸੀ। ਅਗਸਤ 2017 'ਚ ਇਕ ਚਮਕ-ਦਮਕ ਵਾਲੇ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਬਿਜ਼ਨਸ ਤੇ ਕਮਿਊਨਿਟੀ ਦੇ ਥੰਮ੍ਹਾਂ ਦਾ ਮਾਨ-ਸਨਮਾਨ ਕੀਤਾ ਗਿਆ ਅਤੇ ਤੀਹ ਕਾਬਲ ਵਿਦਿਆਰਥੀਆਂ ਨੂੰ ਅਗਾਂਹ ਆਪਣੀ ਪੜ੍ਹਾਈ ਕਰਨ ਲਈ 45,000 ਡਾਲਰ ਇਨਾਮਾਂ ਵਜੋਂ ਦਿੱਤੇ। ਉਸ ਸ਼ਾਮ ਦਾ ਇਕ ਮੁੱਖ ਆਕਰਸ਼ਨ ਸੀ ਮਨਮੀਤ ਸਿੰਘ ਭੁੱਲਰ ਚੈਰੀਟੇਬਲ ਫਾਊਂਡੇਸ਼ਨ ਨੂੰ ਅਫਗਾਨਿਸਤਾਨ ਦੇ ਸਿੱਖ ਲੋਕਾਂ ਦੀ ਮਦਦ ਕਰਨ ਬਦਲੇ 30,000 ਡਾਲਰ ਦੇ ਚੈੱਕ ਦਾ ਦਿੱਤਾ ਜਾਣਾ। ਸਾਡੀ ਕਾਰਪੋਰੇਟ ਪਾਲਿਸੀ ਆਪਣੀ ਸ਼ੁੱਧ ਆਮਦਨੀ ਦਾ 10% ਚੈਰੀਟੇਬਲ ਸੰਸਥਾਵਾਂ/ਮੁੱਲਵਾਨ ਕਾਜਾਂ ਨੂੰ ਦੇਣ ਦੀ ਹੈ ਅਤੇ 2017 'ਚ ਇਹ ਰਕਮ 300,000 ਡਾਲਰ ਹੋ ਗਈ।

ਪਿੱਛੇ 2007 'ਚ, ਤੁਹਾਡੇ ਬੋਰਡ ਨੇ ਆਉਣ ਵਾਲੇ ਦਹਾਕੇ 'ਚ ਆਪਣੀ ਕੁੱਲ ਸੰਪਤੀ ਨੂੰ ਅੱਧੇ ਬਿਲੀਅਨ ਡਾਲਰਾਂ ਤੱਕ ਪਹੁੰਚਾਉਣ 'ਚ ਮਦਦ ਕਰਨ ਵਾਸਤੇ ਤਰੱਕੀ ਦੀ ਇਕ ਰਾਹ ਤਿਆਰ ਕਰਨ ਲਈ ਇਕ ਕੰਸਲਟੈਂਟ ਦੀ ਰਿਪੋਰਟ ਦਾ ਹੁਕਮ ਦਿੱਤਾ ਸੀ। ਉਸ ਸਮੇਂ ਸਾਡੀ ਕੁੱਲ ਸੰਪਤੀ 150 ਮਿਲੀਅਨ ਡਾਲਰ ਸੀ। 31 ਦਸੰਬਰ 2017 ਤੱਕ ਕੁੱਲ ਸੰਪਤੀ 462 ਮਿਲੀਅਨ ਡਾਲਰਾਂ ਨੂੰ ਪਹੁੰਚ ਗਈ ਸੀ, ਜੋ ਅਸੀਂ ਤਕਰੀਬਨ ਆਪਣਾ ਨਿਸ਼ਾਨਾਂ ਪੂਰਾ ਕਰ ਲਿਆ। ਇਸ ਤਰੱਕੀ ਨੇ ਖਾਲਸਾ ਕਰੈਡਿਟ ਯੂਨੀਅਨ ਨੂੰ 30 ਜੂਨ 2017 ਨੂੰ ਕੈਨੇਡਾ ਦੀ 75ਵੀਂ ਸਭ ਤੋਂ ਵੱਡੀ ਕਰੈਡਿਟ ਯੂਨੀਅਨ ਅਤੇ ਬਿਜ਼ਨਸ ਇੰਨ ਵੈਨਕੂਵਰ ਦੇ ਸੰਕਲਨ ਦੇ ਆਧਾਰ 'ਤੇ 2016 ਲਈ 85ਵੀਂ ਸਭ ਤੋਂ ਵੱਧ ਲਾਭ ਕਮਾਉਣ ਵਾਲੀ ਕੰਪਨੀ ਬਣਾਇਆ। ਇਸ ਲਗਾਤਾਰ ਵਾਧੇ ਦੇ ਨਤੀਜੇ ਵਜੋਂ ਤੁਹਾਡੇ ਡਾਇਰੈਕਟਰਾਂ ਦੇ ਬੋਰਡ ਨੇ ਕਲਾਸ “ਏ” ਮੈਂਬਰਸ਼ਿੱਪ ਸ਼ੇਅਰਾਂ 'ਤੇ 5% ਲਾਭਅੰਸ਼ ਦੇਣ ਅਤੇ ਕਲਾਸ “ਬੀ” ਇਕੁਇਟੀ ਸ਼ੇਅਰਾਂ 'ਤੇ 5% ਲਾਭਅੰਸ਼ ਦੇਣ ਦਾ ਐਲਾਨ ਕੀਤਾ ਹੈ।

ਸਾਰੇ ਬੋਰਡ ਵੱਲੋਂ ਮੈਂ ਮੈਂਬਰਾਂ, ਕਰਮਚਾਰੀਆਂ ਅਤੇ ਮੈਨੇਜਮੈਂਟ ਦਾ, ਖਾਲਸਾ ਕਰੈਡਿਟ ਯੂਨੀਅਨ ਨੂੰ ਏਨੀ ਕਾਮਯਾਬ ਅਤੇ ਗਤੀਸ਼ੀਲ ਸੰਸਥਾ ਬਣਾਉਣ ਵਾਸਤੇ ਉਨ੍ਹਾਂ ਦੇ ਲਗਾਤਾਰ ਸਹਿਯੋਗ ਅਤੇ ਲਗਨ ਲਈ ਦਿਲੀ ਧੰਨਵਾਦ ਪੇਸ਼ ਕਰਨਾਂ ਚਾਹੁੰਦਾ ਹਾਂ। ਅਸੀਂ, ਨਿਰਸੰਦੇਹ ਇਕੱਠੇ ਚੱਲਦਿਆਂ ਸ਼੍ਰੇਸ਼ਠਤਾ ਪ੍ਰਾਪਤ ਕਰ ਰਹੇ ਹਾਂ।

ਆਦਰ ਸਹਿਤ

ਜਸਵਿੰਦਰ ਸਿੰਘ ਗਿੱਲ
ਚੇਅਰਮੈਨ

CHIEF EXECUTIVE OFFICER'S REPORT



We were pleased to open our 6th Branch (third in Surrey) at 110 – 8028 128th Street in April, 2017. Features include a coin counting machine, video display wall, children's play area with iPads and other modern amenities. It is open seven days a week including extended evening hours Monday to Friday. Hours were also expanded to six days per week at our Vancouver Branch. Construction of our new Branch at 6604 Fraser Street is expected to commence in 2018.

Our operating results for 2017 again surpassed expectations with net income exceeding \$4 million for the first time. Assets reached \$462.4 million, an increase of 12.8% and our operating efficiency ratio was an exceptional 57%. Membership reached 15,687 and deposit/loan growth reflected the strength of an improving economy and the continued buoyancy of the housing market. Mortgage demand is expected to weaken in 2018 due to the new stress testing provisions imposed by OSFI.

We live in exciting times and the scope and scale of opportunities is breath-taking for credit unions. Some are pursuing a national option to become a federally regulated credit union. We are all in the midst of a digital transformation as the financial services industry is no longer defined as the place you go but the things you do. The switch from paper-based transactions to digital ones is rapidly gaining momentum and increasing the expectations of consumers. Work continues on our web site in order to make it more visually appealing and useful to members and the upgraded version will be rolled out in 2018. We are also more active on social media as we promote our products/services and demonstrate our outreach to our communities.

Financial Institutions and Fintechs are starting to join forces as the cost of technology has decreased, and is becoming more scalable, and visits to branches continue to drop dramatically. However, consumers still want their branch and all the other service delivery channels. While it is difficult to forecast where all these changes will lead, we will never forget the reason we are here-to work beside you and to guide you and help you reach your financial goals. Ultimately your prosperity is our success.

In closing my thanks to our members for their ongoing support, and to our employees, managers and Board members for their hard work throughout 2017. Achieving excellence together is a way of life at your credit union.

Respectively Submitted,



Dalbir Singh Mehta
Chief Executive Officer

ਮੁੱਖ ਕਾਰਜ-ਸਾਧਕ ਅਫਸਰ ਦੀ ਰਿਪੋਰਟ



ਅਸੀਂ ਅਪਰੈਲ 2017 'ਚ ਆਪਣੀ ਛੇਵੀਂ ਬਰਾਂਚ (ਸਰੀ 'ਚ ਤੀਸਰੀ) 110-8028, 128 ਸਟਰੀਟ ਉੱਪਰ ਖੁੱਲ੍ਹਣ 'ਤੇ ਬੜੇ ਖੁਸ਼ ਹੋਏ ਸਾਂ। ਉੱਥੇ ਦੀਆਂ ਵਿਸ਼ੇਸ਼ਤਾਈਆਂ 'ਚ ਸ਼ਾਮਲ ਹੈ, ਸਿੱਕੇ ਗਿਣਨ ਵਾਲੀ ਮਸ਼ੀਨ, ਵੀਡੀਉ ਪ੍ਰਦਰਸ਼ਨ ਦੀਵਾਰ, ਆਈਪੈਡਾਂ ਸਹਿਤ ਬੱਚਿਆਂ ਲਈ ਖੇਡਣ ਦੀ ਜਗਾਹ ਅਤੇ ਹੋਰ ਆਧੁਨਿਕ ਸਹੂਲਤਾਂ। ਇਹ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਵੇਲੇ ਦੇ ਵਧਾਏ ਸਮਿਆਂ ਸਹਿਤ ਹਫਤੇ ਦੇ ਸੱਤੇ ਦਿਨ ਖੁੱਲ੍ਹਦੀ ਹੈ। ਸਾਡੀ ਵੈਨਕੂਵਰ ਬਰਾਂਚ 'ਤੇ ਵੀ ਵਧਾਇਆ ਗਿਆ ਸਮਾਂ ਹਫਤੇ ਦੇ ਛੇ ਦਿਨ ਕਰ ਦਿੱਤਾ ਗਿਆ ਹੈ। 6604 ਫਰੇਜ਼ਰ ਸਟਰੀਟ 'ਤੇ ਸਾਡੀ ਨਵੀਂ ਬਰਾਂਚ ਦੀ ਉਸਾਰੀ 2018 'ਚ ਸ਼ੁਰੂ ਹੋ ਜਾਣ ਦੀ ਆਸ ਹੈ।

2017 ਦੇ ਸਾਡੇ ਆਪਰੇਟਿੰਗ ਨਤੀਜੇ ਸ਼ੁੱਧ ਆਮਦਨੀ ਦੇ ਪਹਿਲੀ ਵਾਰ ਪਹਿਲੀ ਵਾਰ 4 ਮਿਲੀਅਨ ਡਾਲਰ ਨੂੰ ਪਾਰ ਕਰ ਜਾਣ ਸਹਿਤ ਆਸ਼ਾਵਾਂ ਨੂੰ ਉਲੰਘ ਗਏ। ਕੁੱਲ ਸੰਪਤੀ 462.4 ਮਿਲੀਅਨ ਡਾਲਰ ਨੂੰ ਪਹੁੰਚ ਗਈ ਜੋ ਕਿ 12.8% ਦਾ ਵਾਧਾ ਸੀ ਅਤੇ ਸਾਡੀ ਆਪਰੇਟਿੰਗ ਕੁਸ਼ਲਤਾ ਦਾ ਅਨੁਪਾਤ ਇਕ ਬੇਮਿਸਾਲੀ, 57% ਸੀ। ਮੈਂਬਰਸ਼ਿੱਪ 15,687 ਨੂੰ ਪਹੁੰਚ ਗਈ ਅਤੇ ਡਿਪਾਜ਼ਿਟ/ਲੋਨ ਵਾਧਾ ਇਕ ਉੱਨਤੀ ਕਰ ਰਹੀ ਆਰਥਿਕਤਾ ਅਤੇ ਘਰਾਂ ਦੀ ਮਾਰਕੀਟ ਦੇ ਲਗਾਤਾਰ ਉਛਾਲ ਨੂੰ ਪ੍ਰਤਿਬਿੰਬਤ ਕਰਦਾ ਹੈ। 2018 'ਚ ਮੌਰਟਗੇਜ ਮੰਗ ਓ ਐੱਸ ਐੱਫ ਆਈ ਵੱਲੋਂ ਠੋਸੇ ਗਏ ਨਵੇਂ ਸਟਰੈੱਸ ਟੈਸਟ ਕਾਰਨ ਕਮਜ਼ੋਰ ਪੈਣ ਦੀ ਆਸ ਹੈ।

ਅਸੀਂ ਬੜੇ ਉਤਸ਼ਾਹੀ ਸਮਿਆਂ 'ਚ ਜੀ ਰਹੇ ਹਾਂ ਅਤੇ ਕਰੈਡਿਟ ਯੂਨੀਅਨਾਂ ਲਈ ਮੌਕਿਆਂ ਦਾ ਖੇਤਰ ਅਤੇ ਗਿਣਤੀ ਅਤਿ-ਸ਼ਾਨਦਾਰ ਹੈ। ਕੁਝ ਕਰੈਡਿਟ ਯੂਨੀਅਨਾਂ ਫੈਡਰਲ ਪੱਧਰ 'ਤੇ ਨਿਯਮਤ ਕਰੈਡਿਟ ਯੂਨੀਅਨਾਂ ਬਣਨ ਦੇ ਰਾਸ਼ਟਰੀ ਵਿਕਲਪ ਦੇ ਰਾਹੇ ਤੁਰੀਆਂ ਹੋਈਆਂ ਹਨ। ਅਸੀਂ ਸਾਰੇ ਡਿਜੀਟਲ ਪ੍ਰੀਵਰਤਨ ਦੇ ਦਰਮਿਆਨ ਹਾਂ ਜਦੋਂ ਕਿ ਵਿੱਤੀ ਸਰਵਿਸ ਇੰਡਸਟਰੀ ਹੁਣ ਉੱਥੇ ਜਾ ਕੇ ਸੇਵਾ ਲੈਣ ਵਾਲੇ ਸਥਾਨ ਵਜੋਂ ਪ੍ਰੀਭਾਸ਼ਤ ਨਹੀਂ ਹੁੰਦੀ ਸਗੋਂ ਜੋ ਚੀਜ਼ਾਂ ਤੁਸੀਂ ਕਰਦੇ ਹੋ, ਉਨ੍ਹਾਂ ਵਜੋਂ ਪ੍ਰੀਭਾਸ਼ਤ ਹੁੰਦੀ ਹੈ। ਪੇਪਰ-ਆਧਾਰਿਤ ਟ੍ਰਾਂਜੈਕਸ਼ਨਾਂ ਤੋਂ ਡਿਜੀਟਲ ਟ੍ਰਾਂਜੈਕਸ਼ਨਾਂ 'ਤੇ ਜਾਣਾ ਤੇਜ਼ੀ ਨਾਲ ਗਤੀ ਫੜ ਰਿਹਾ ਅਤੇ ਗਾਹਕਾਂ ਦੀਆਂ ਆਸ਼ਾਵਾਂ ਨੂੰ ਹੋਰ ਵਧਾਈ ਜਾ ਰਿਹਾ ਹੈ। ਸਾਡੇ ਵੈੱਬਸਾਈਟ 'ਤੇ ਕੰਮ ਲਗਾਤਾਰ ਜਾਰੀ ਹੈ ਤਾਂ ਕਿ ਮੈਂਬਰਾਂ ਲਈ ਇਸ ਨੂੰ ਦਿੱਖ ਵਜੋਂ ਵਧੇਰੇ ਪ੍ਰਭਾਵਸ਼ਾਲੀ ਅਤੇ ਉਪਯੋਗੀ ਬਣਾਇਆ ਜਾ ਸਕੇ, ਅਤੇ ਇਹ ਨਵਾਂ ਰੂਪ 2018 'ਚ ਜਾਰੀ ਕਰ ਦਿੱਤਾ ਜਾਵੇਗਾ। ਅਸੀਂ ਸੋਸ਼ਲ ਮੀਡੀਏ 'ਤੇ ਵੀ ਵਧੇਰੇ ਕਾਰਜਸ਼ੀਲ ਹਾਂ, ਜਿਵੇਂ ਅਸੀਂ ਆਪਣੇ ਪ੍ਰਾਡਕਟਾਂ/ਸੇਵਾਵਾਂ ਨੂੰ ਉੱਥੇ ਪ੍ਰਮੋਟ ਕਰਦੇ ਹਾਂ ਅਤੇ ਆਪਣੀਆਂ ਕਮਿਊਨਿਟੀਆਂ ਤੱਕ ਆਪਣੀ ਪਹੁੰਚ ਨੂੰ ਦਰਸਾਉਂਦੇ ਹਾਂ।

ਵਿੱਤੀ ਸੰਸਥਾਵਾਂ ਅਤੇ ਫਿੰਨਟੈੱਕ ਆਪਣੇ ਸਾਧਨਾਂ ਨੂੰ ਇਕੱਠਿਆਂ ਮਿਲਾਉਣਾ ਸ਼ੁਰੂ ਕਰ ਰਹੀਆਂ ਹਨ ਕਿਉਂਕਿ ਤਕਨਾਲੋਜੀ ਦਾ ਖਰਚਾ ਘਟ ਚੁੱਕਾ ਹੈ ਅਤੇ ਇਹ ਵਧੇਰੇ ਪਹੁੰਚਯੋਗ ਬਣ ਰਹੀ ਹੈ, ਅਤੇ ਬਰਾਂਚਾਂ ਵਿੱਚ ਗਾਹਕਾਂ ਦਾ ਆਉਣਾ ਲਗਾਤਾਰ ਡਰਾਮਾਈ ਢੰਗ ਨਾਲ ਘਟ ਰਿਹਾ ਹੈ। ਐਪਰ, ਗਾਹਕ ਹਾਲੇ ਵੀ ਬਰਾਂਚਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਹੋਰ ਸਾਰੇ ਰਸਤੇ ਰੱਖਣੇ ਚਾਹੁੰਦੇ ਹਨ। ਭਾਵੇਂ ਇਹ ਅਨੁਮਾਨ ਲਾਉਣਾ ਔਖਾ ਹੈ ਕਿ ਇਹ ਤਬਦੀਲੀਆਂ ਕਿੱਥੋਂ ਤੱਕ ਲਿਜਾਣਗੀਆਂ, ਪਰ ਅਸੀਂ ਉਹ ਕਾਰਨ ਕਦੀ ਨਹੀਂ ਭੁੱਲਾਂਗੇ ਕਿ ਅਸੀਂ ਇੱਥੇ ਤੁਹਾਡੇ ਅੰਗ ਸੰਗ ਰਹਿ ਕੇ ਕੰਮ ਕਰਨ ਅਤੇ ਤੁਹਾਨੂੰ ਆਪਣੇ ਵਿੱਤੀ ਨਿਸ਼ਾਨਿਆਂ ਤੱਕ ਪਹੁੰਚਣ ਲਈ ਅਗਵਾਈ ਅਤ ਸਹਾਇਤਾ ਦੇਣ ਲਈ ਮੌਜੂਦ ਹਾਂ। ਅੰਤ ਨੂੰ ਤੁਹਾਡੀ ਖੁਸ਼ਹਾਲੀ ਹੀ ਸਾਡੀ ਕਾਮਯਾਬੀ ਹੈ।

ਅੰਤ 'ਚ, ਆਪਣੇ ਮੈਂਬਰਾਂ ਦਾ ਉਨ੍ਹਾਂ ਦੇ ਲਗਾਤਾਰ ਸਹਿਯੋਗ ਵਾਸਤੇ ਅਤੇ ਆਪਣੇ ਕਰਮਚਾਰੀਆਂ, ਮੈਨੇਜਰਾਂ ਅਤੇ ਬੋਰਡ ਮੈਂਬਰਾਂ ਦਾ 2017 ਦੌਰਾਨ ਉਨ੍ਹਾਂ ਦੀ ਸਖਤ ਮਿਹਨਤ ਵਾਸਤੇ, ਮੇਰੇ ਵੱਲੋਂ ਧੰਨਵਾਦ। ਤੁਹਾਡੀ ਕਰੈਡਿਟ ਯੂਨੀਅਨ 'ਤੇ ਇਕੱਠਿਆਂ ਸ਼੍ਰੇਣਤਾ ਪ੍ਰਾਪਤ ਕਰਨਾਂ ਇਕ ਜੀਵਨ-ਜਾਚ ਹੈ।

ਆਦਰ ਸਹਿਤ

ਦਲਬੀਰ ਸਿੰਘ ਮਹਿਤਾ
ਮੁੱਖ ਕਾਰਜ-ਸਾਧਕ ਅਫਸਰ

Independent auditors' report

To the Members of
Khalsa Credit Union

The accompanying summary financial statements, which comprise the summary statement of financial position as at December 31, 2017, and the summary statements of income and comprehensive income, changes in members' equity and cash flows for the year ended December 31, 2017, are derived from the audited financial statements of **Khalsa Credit Union** for the year ended December 31, 2017. We expressed an unmodified audit opinion on those financial statements in our report dated February 24, 2018. Those financial statements, and the summary financial statements, do not reflect the effects of events that occurred subsequent to the date of our report on those financial statements.

The summary financial statements do not contain all the disclosures required by International Financial Reporting Standards. Reading the summary financial statements, therefore, is not a substitute for reading the audited financial statements of **Khalsa Credit Union**.

Management's responsibility for the summary financial statements

Management is responsible for the preparation of the summary of the audited financial statements.

Auditors' responsibility

Our responsibility is to express an opinion on the summary financial statements based on our procedures, which were conducted in accordance with Canadian Auditing Standard (CAS) 810, "Engagements to Report on Summary Financial Statements."

Opinion

In our opinion, the summary financial statements derived from the audited financial statements of **Khalsa Credit Union** for the year ended December 31, 2017 are consistent, in all material respects, with those financial statements.

Vancouver, Canada
February 24, 2018

Ernst & Young LLP

Chartered Professional Accountants



A member firm of Ernst & Young Global Limited

Khalsa Credit Union

Summary statement of financial position

As at December 31

| | 2017 | 2016 |
|--|--------------------|--------------------|
| | \$ | \$ |
| Assets | | |
| Cash | 21,943,067 | 13,810,276 |
| Investments | 68,426,512 | 60,558,598 |
| Prepaid expenses | 99,932 | 108,445 |
| Derivative financial asset | 208,128 | 289,490 |
| Member loans | 360,891,032 | 325,204,087 |
| Property and equipment, net | 8,265,692 | 6,906,321 |
| Intangible asset | 11,728 | 11,728 |
| Investment properties | 2,392,894 | 2,955,535 |
| Deferred tax assets | 179,284 | 255,281 |
| | 462,418,269 | 410,099,761 |
| Liabilities and members' equity | | |
| Accounts payable and accruals | 567,223 | 483,310 |
| Income taxes payable | 229,696 | 384,173 |
| Distribution payable on member shares | 160,011 | 190,229 |
| Derivative financial liability | 202,128 | 283,490 |
| Member deposits | 431,559,367 | 383,573,427 |
| Member shares | 176,776 | 165,509 |
| Total liabilities | 432,895,201 | 385,080,138 |
| Members' equity | | |
| Member shares | 3,878,372 | 3,639,066 |
| Retained earnings | 25,476,393 | 21,380,557 |
| Accumulated other comprehensive income | 168,303 | — |
| Total members' equity | 29,523,068 | 25,019,623 |
| | 462,418,269 | 410,099,761 |

Signed on behalf of the Board of Directors by:


 _____ Director


 _____ Director

Summary statement of income and comprehensive income

| Year ended December 31 | 2017 | 2016 |
|---|-------------------|-------------------|
| | \$ | \$ |
| Interest revenue | | |
| Interest on member loans | 15,021,224 | 12,637,935 |
| Other interest revenue | 916,985 | 471,628 |
| | 15,938,209 | 13,109,563 |
| Interest and loan related expenses | | |
| Interest on member deposits | 5,157,589 | 4,499,423 |
| Other interest expense | 96,224 | 74,382 |
| Provision for credit losses | 60,000 | 60,000 |
| | 5,313,813 | 4,633,805 |
| Financial margin | 10,624,396 | 8,475,758 |
| Other income | 1,492,215 | 1,438,899 |
| | 12,116,611 | 9,914,657 |
| Non-interest and operating expenses | | |
| Consulting | 236,562 | 196,613 |
| Depreciation | 382,581 | 340,364 |
| Donations | 312,638 | 196,928 |
| Employee salaries and benefits | 3,529,298 | 3,148,031 |
| General operating and administrative | 2,486,313 | 2,199,840 |
| Professional fees | 106,672 | 157,214 |
| Total non-interest and operating expenses | 7,054,064 | 6,238,990 |
| Income before income taxes | 5,062,547 | 3,675,667 |
| Provision for (recovery of) income taxes | | |
| Current income tax | 842,465 | 690,051 |
| Deferred income tax | 41,526 | (56,258) |
| | 883,991 | 633,793 |
| Net income for the year | 4,178,556 | 3,041,874 |
| Change in unrealized gain on available-for-sale investments | 168,303 | — |
| Comprehensive income for the year | 4,346,859 | 3,041,874 |

Summary statement of changes in members' equity

| | Members' shares | Retained earnings | Accumulated other comprehensive income | Total |
|--|------------------|-------------------|--|-------------------|
| | \$ | \$ | \$ | \$ |
| Balance, January 1, 2016 | 3,438,200 | 18,503,518 | — | 21,941,718 |
| Net income for the year | — | 3,041,874 | — | 3,041,874 |
| Distributions to members | — | (164,835) | — | (164,835) |
| Net issuance of members' shares | 200,866 | — | — | 200,866 |
| Balance, December 31, 2016 | 3,639,066 | 21,380,557 | — | 25,019,623 |
| Net income for the year | — | 4,178,556 | — | 4,178,556 |
| Distributions to members | — | (82,720) | — | (82,720) |
| Net issuance of members' shares | 239,306 | — | — | 239,306 |
| Other comprehensive income, net of tax | — | — | 168,303 | 168,303 |
| Balance, December 31, 2017 | 3,878,372 | 25,476,393 | 168,303 | 29,523,068 |

Summary statement of cash flows

| Year ended December 31 | 2017 | 2016 |
|--|--------------------|---------------------|
| | \$ | \$ |
| Operating activities | | |
| Net income for the year | 4,178,556 | 3,041,874 |
| Adjustments for non-cash items | | |
| Depreciation of property and equipment, intangible asset, and investment property | 382,581 | 340,364 |
| Provision for credit losses | 60,000 | 60,000 |
| Deferred income taxes | 41,526 | (56,258) |
| | <u>4,662,663</u> | <u>3,385,980</u> |
| Changes in member activities | | |
| Net increase in member loans | (35,746,945) | (41,019,447) |
| Net increase in member deposits | 47,985,940 | 58,384,184 |
| | <u>12,238,995</u> | <u>17,364,737</u> |
| Changes in non-cash working capital balances related to operations | | |
| Prepaid expenses | 8,513 | 101,552 |
| Accounts payable | 83,913 | (51,537) |
| Member shares [liabilities] | (18,951) | (600) |
| Income taxes payable | (120,006) | 312,263 |
| | <u>(46,531)</u> | <u>361,678</u> |
| Cash provided by operating activities | <u>16,855,127</u> | <u>21,112,395</u> |
| Investing activities | | |
| Net increase in investments | (7,699,611) | (27,649,434) |
| Purchases of property and equipment | (1,179,311) | (1,831,550) |
| Cash used in investing activities | <u>(8,878,922)</u> | <u>(29,480,984)</u> |
| Financing activities | | |
| Net increase in equity shares | 239,306 | 200,866 |
| Dividends on Class B membership equity shares | (82,720) | (165,274) |
| Cash provided by financing activities | <u>156,586</u> | <u>35,592</u> |
| Net increase (decrease) in cash during the year | <u>8,132,791</u> | <u>(8,332,997)</u> |
| Cash, beginning of year | 13,810,276 | 22,143,273 |
| Cash, end of year | <u>21,943,067</u> | <u>13,810,276</u> |



In 2017, KCU held another glittering gala to hand out scholarships and community service awards.

2017 'ਚ ਖਾਲਸਾ ਕਰੈਡਿਟ ਯੂਨੀਅਨ ਨੇ ਸਕਾਲਰਸ਼ਿੱਪ ਅਤੇ ਕਮਿਊਨਿਟੀ ਸਰਵਿਸ ਐਵਾਰਡ ਦੇਣ ਵਾਸਤੇ ਇਕ ਹੋਰ ਚਮਕ ਦਮਕ ਵਾਲੇ ਸਮਾਰੋਹ ਦਾ ਆਯੋਜਨ ਕੀਤਾ





BOARD AND CEO COMPENSATION/BACKGROUND OF DIRECTORS

The current directors of KCU began their term of office subsequent to the Annual General Meeting on April 23, 2017. Elections are held every second year at KCU and Directors usually serve a six-year term. Background on each director is as follows:

Jaswinder Singh Gill, Chairman – Mr. Gill has been a KCU member since 1993 and was elected to the Board in 2010 and re-elected in 2016. He was appointed Board Chair in 2017. He is currently employed by a large automotive company in Surrey and is active in the community. Mr. Gill serves on the Executive and Nominating Committees as Chair of each.

Gurminder Kaur Malik, Vice-Chair – Mrs. Malik has been a member of KCU since 1989 and was elected to the Board in 2014 and currently serves as its Vice-Chair. Mrs. Malik graduated from UBC with a Degree in Political Science and English Literature. She holds a Masters Degree in Public Administration and worked in human resources for nine years. Currently, she is working as a teacher. Mrs. Malik serves on the Executive, Conduct Review (Chair), CSR, Credit and Scholarship Committees.

Jagpaul Singh Sandhu, Secretary – Mr. Sandhu has been a member of KCU since 2013. He was elected to the Board in 2016. He completed his Bachelors of Business Administration (Honours) with a double major in Accounting and Human Resource Management from Simon Fraser University. He is a Chartered Professional Accountant (CPA, CGA) and is currently working as a Senior Manager at a local accounting firm with clients in a variety of industries. He serves on the Audit & Conduct Review Committees.

Harinder Singh Sohi – Mr. Sohi has been a member of KCU since 1989 and was elected to the Board of Directors (BOD) in 2012. He was Board Chair from 2014 to 2016. Mr. Sohi graduated from Punjabi University Patiala and has been a licensed real estate agent since 1993. He serves on the Executive, Investment & Loan (Chair), Audit, Construction Advisory & Credit Committees.

Daljit Singh Sidhu – Mr. Sidhu has been a member of KCU since 1992 and a Board member since 2010. He was re-elected in 2016. After attending London University, Mr. Sidhu immigrated to Canada in 1988. He is a Certified Auto Technician. Mr. Sidhu serves on the following Committees: Executive, Audit (Chair), Investment & Loan, Construction Advisory, Corporate Social Responsibility (CSR) & Scholarship.

Surjit Singh Sodhi – Mr. Sodhi joined KCU in 1986 and was elected to the BOD in 2010. Mr. Sodhi was re-appointed as a director by the Board for two years. Mr. Sodhi has lived on Vancouver Island since 1971 and operated an auto body shop for 31 years. Currently he is a property portfolio manager. He serves on the Investment & Loan Committee.

Harpal Singh – Mr. Singh has been a member of KCU since 1992 and was elected to the Board in 2012. After completing his studies in Criminal Justice at the University of the Fraser Valley, Mr. Singh now works as a Correctional Officer. He serves on the Audit & Conduct Review Committees.

Parvkar Singh Dulai – Mr. Dulai has been a member of KCU since 1995 and was elected to the Board in 2014 and re-elected in 2016. He was born and raised in the Lower Mainland of BC and has been involved with various business enterprises. Mr. Dulai serves on Investment & Loan; Credit; Construction Advisory, Corporate Social Responsibility, Nominating and Scholarship Committees.

Narinder Kaur Kahlon – After becoming a member of KCU in 2010, Mrs. Kahlon was elected to the Board in 2014. She graduated from Simon Fraser University with a BA and currently works as an Assistant Sales Manager. She serves on Conduct Review, CSR (Chair) and Nominating Committees.

ਬੋਰਡ ਅਤੇ ਸੀ.ਈ.ਓ. ਦਾ ਮੁਆਵਜ਼ਾ/ਡਾਇਰੈਕਟਰਾਂ ਦਾ ਪਿੱਠਭੁੰਮੀ

ਖਾਲਸਾ ਕਰੈਡਿਟ ਯੂਨੀਅਨ ਦੇ ਮੌਜੂਦਾ ਡਾਇਰੈਕਟਰਾਂ ਨੇ 23 ਅਪਰੈਲ 2017 ਦੇ ਸਲਾਨਾਂ ਆਮ ਇਜਲਾਸ ਤੋਂ ਉਪਰੰਤ ਆਪਣੇ ਅਹੁਦਿਆਂ ਦੀ ਮਿਆਦ ਸ਼ੁਰੂ ਕੀਤੀ। ਖਾਲਸਾ ਕਰੈਡਿਟ ਯੂਨੀਅਨ ਦੇ ਚੁਣਾਉ ਹਰੇਕ ਦੂਸਰੇ ਵਰ੍ਹੇ ਹੁੰਦੇ ਹਨ ਅਤੇ ਡਾਇਰੈਕਟਰ ਆਮ ਕਰਕੇ ਛੇ ਵਰ੍ਹਿਆਂ ਦੀ ਮਿਆਦ ਲਈ ਸੇਵਾ ਨਿਭਾਉਂਦੇ ਹਨ। ਹਰੇਕ ਡਾਇਰੈਕਟਰ ਦੀ ਪਿੱਠਭੁੰਮੀ ਹੇਠਾਂ ਲਿਖੇ ਦੀ ਤਰ੍ਹਾਂ ਹੈ:

ਜਸਵਿੰਦਰ ਸਿੰਘ ਗਿੱਲ, ਚੇਅਰਪਰਸਨ - ਸ੍ਰ. ਗਿੱਲ 1993 ਤੋਂ ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਹਨ ਅਤੇ ਉਹ 2010 'ਚ ਅਤੇ ਮੁੜ 2016 'ਚ ਡਾਇਰੈਕਟਰਾਂ ਦੇ ਬੋਰਡ ਵਾਸਤੇ ਚੁਣੇ ਗਏ। ਉਨ੍ਹਾਂ ਨੂੰ 2017 'ਚ ਚੇਅਰਪਰਸਨ ਨਿਯੁਕਤ ਕੀਤਾ ਗਿਆ। ਮੌਜੂਦਾ ਸਮੇਂ ਉਹ ਸਰੀ 'ਚ ਇਕ ਵੱਡੀ ਆਟੋਮੋਟਿਵ ਕੰਪਨੀ 'ਚ ਨੌਕਰੀ ਕਰਦੇ ਹਨ ਅਤੇ ਆਪਣੀ ਕਮਿਊਨਿਟੀ 'ਚ ਸਰਗਰਮ ਹਨ। ਸ੍ਰ. ਗਿੱਲ ਐਗਜ਼ਿਕਿਊਟਿਵ ਅਤੇ ਨਾਮੀਨੇਟਿੰਗ ਕਮੇਟੀਆਂ ਦੇ ਚੇਅਰ ਵਜੋਂ ਸੇਵਾ ਨਿਭਾਅ ਰਹੇ ਹਨ।

ਗੁਰਮਿੰਦਰ ਕੌਰ ਮਲਿਕ, ਵਾਈਸ-ਚੇਅਰ - ਸਰਦਾਰਨੀ ਮਲਿਕ 1989 'ਚ ਖਾਲਸਾ ਕਰੈਡਿਟ ਯੂਨੀਅਨ 'ਚ ਸ਼ਾਮਲ ਹੋਏ ਅਤੇ 2014 'ਚ ਉਹ ਡਾਇਰੈਕਟਰਾਂ ਦੇ ਬੋਰਡ ਲਈ ਚੁਣੇ ਗਏ ਸਨ ਅਤੇ ਮੌਜੂਦਾ ਸਮੇਂ ਇਸਦੇ ਵਾਈਸ-ਚੇਅਰ ਵਜੋਂ ਸੇਵਾ ਨਿਭਾਅ ਰਹੇ ਹਨ। ਸਰਦਾਰਨੀ ਮਲਿਕ ਯੂ ਬੀ ਸੀ ਦੇ ਗਰੈਜੂਏਟ ਹਨ ਅਤੇ ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਅਤੇ ਅੰਗਰੇਜ਼ੀ ਸਾਹਿਤ 'ਚ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਪਬਲਿਕ ਪ੍ਰਸ਼ਾਸਨ 'ਚ ਮਾਸਟਰ ਡਿਗਰੀ ਲਈ ਅਤੇ ਨੌਂ ਸਾਲ ਮਾਨਵੀ ਸਰੋਤ ਵਿਭਾਗ 'ਚ ਕੰਮ ਕੀਤਾ। ਮੌਜੂਦਾ ਸਮੇਂ ਉਹ ਇਕ ਅਧਿਆਪਕ ਵਜੋਂ ਕੰਮ ਕਰ ਰਹੇ ਹਨ। ਸਰਦਾਰਨੀ ਮਲਿਕ ਐਗਜ਼ਿਕਿਊਟਿਵ, ਕੰਡਕਟ ਰੀਵਿਊ (ਚੇਅਰ), ਸੀ ਐੱਸ ਆਰ, ਕਰੈਡਿਟ ਅਤੇ ਸਕਾਲਰਸ਼ਿੱਪ ਕਮੇਟੀਆਂ 'ਤੇ ਸੇਵਾ ਨਿਭਾ ਰਹੇ ਹਨ।

ਜਗਪਾਲ ਸਿੰਘ ਸੰਧੂ, ਸੈਕਟਰੀ - ਸ੍ਰ. ਸੰਧੂ 2013 ਤੋਂ ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਹਨ। 2016 'ਚ ਉਹ ਬੋਰਡ ਲਈ ਚੁਣੇ ਗਏ। ਉਨ੍ਹਾਂ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਅਕਾਊਂਟਿੰਗ ਅਤੇ ਹਿਊਮਨ ਰਿਜ਼ੋਰਸਜ਼ ਮੈਨੇਜਮੈਂਟ 'ਚ ਡਬਲ ਮੇਜਰ ਸਹਿਤ ਬੈਚਲਰ ਆਫ ਬਿਜਨਸ ਐਡਮਿਨਿਸਟ੍ਰੇਸ਼ਨ (ਆਨਰਜ਼) ਪੂਰੀ ਕੀਤੀ। ਉਹ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ (CPA, CGA) ਹਨ ਅਤੇ ਮੌਜੂਦਾ ਸਮੇਂ ਉਹ ਇਕ ਸਥਾਨਕ ਅਕਾਊਂਟਿੰਗ ਫਰਮ, ਜਿਸ ਕੋਲ ਵਿਭਿੰਨ ਪ੍ਰਕਾਰ ਦੇ ਉਦਯੋਗਾਂ ਦੇ ਕਲਾਇੰਟ ਹਨ, 'ਚ ਸੀਨੀਅਰ ਮੈਨੇਜਰ ਵਜੋਂ ਕੰਮ ਕਰਦੇ ਹਨ। ਉਹ ਆਡਿਟ ਅਤੇ ਕੰਡਕਟ ਰੀਵਿਊ ਕਮੇਟੀਆਂ 'ਤੇ ਸੇਵਾ ਨਿਭਾ ਰਹੇ ਹਨ।

ਹਰਿੰਦਰ ਸਿੰਘ ਸੋਹੀ - ਸ੍ਰ. ਸੋਹੀ 1989 ਤੋਂ ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਚਲੇ ਆ ਰਹੇ ਹਨ ਅਤੇ ਉਹ 2012 'ਚ ਡਾਇਰੈਕਟਰਾਂ ਦੇ ਬੋਰਡ (ਭੋਧ) ਵਾਸਤੇ ਵਾਸਤੇ ਚੁਣੇ ਗਏ। ਉਹ 2014 ਤੋਂ 2016 ਤੱਕ ਬੋਰਡ ਚੇਅਰ ਸਨ। ਸ੍ਰ. ਸੋਹੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਰੈਜੂਏਸ਼ਨ ਕੀਤੀ ਅਤੇ 1993 ਤੋਂ ਲਾਇਸੈਂਸਸ਼ੁਦਾ ਰੀਅਲ ਇਸਟੇਟ ਏਜੰਟ ਚਲੇ ਆ ਰਹੇ ਹਨ। ਉਹ ਐਗਜ਼ਿਕਿਊਟਿਵ, ਇੰਨਵੈਸਟਮੈਂਟ ਐਂਡ ਲੋਨ (ਚੇਅਰ), ਆਡਿਟ, ਕੰਸਟ੍ਰਕਸ਼ਨ ਐਡਵਾਇਜ਼ਰੀ ਅਤੇ ਕਰੈਡਿਟ ਕਮੇਟੀਆਂ 'ਤੇ ਸੇਵਾ ਨਿਭਾਅ ਰਹੇ ਹਨ।

ਦਲਜੀਤ ਸਿੰਘ ਸਿੱਧੂ - ਸ੍ਰ. ਸਿੱਧੂ 1992 ਤੋਂ ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਹਨ ਅਤੇ 2010 ਤੋਂ ਉਹ ਬੋਰਡ ਦੇ ਮੈਂਬਰ ਚਲੇ ਆ ਰਹੇ ਹਨ। 2016 'ਚ ਉਹ ਮੁੜ ਚੁਣੇ ਗਏ ਸਨ। ਲੰਡਨ ਯੂਨੀਵਰਸਿਟੀ ਤੋਂ ਪੜ੍ਹਾਈ ਖਤਮ ਕਰਨ ਮਗਰੋਂ ਸ੍ਰ. ਸਿੱਧੂ 1988 'ਚ ਕੈਨੇਡਾ ਆ ਗਏ। ਉਹ ਇਕ ਸਰਟੀਫਾਈਡ ਆਟੋ ਟੈਕਨੀਸ਼ੀਅਨ ਹਨ। ਸ੍ਰ. ਸਿੱਧੂ ਅੱਗੇ ਦਿੱਤੀਆਂ ਕਮੇਟੀਆਂ 'ਚ ਸੇਵਾਵਾਂ ਨਿਭਾਅ ਰਹੇ ਹਨ: ਆਡਿਟ (ਚੇਅਰ), ਇੰਨਵੈਸਟਮੈਂਟ ਐਂਡ ਲੋਨ, ਕੰਸਟ੍ਰਕਸ਼ਨ ਐਡਵਾਇਜ਼ਰੀ, ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਿਟੀ (CSR) ਅਤੇ ਸਕਾਲਰਸ਼ਿੱਪ।

ਸੁਰਜੀਤ ਸਿੰਘ ਸੋਢੀ - ਸ੍ਰ. ਸੋਢੀ 1986 'ਚ ਖਾਲਸਾ ਕਰੈਡਿਟ ਯੂਨੀਅਨ 'ਚ ਸ਼ਾਮਲ ਹੋਏ ਅਤੇ 2010 'ਚ ਡਾਇਰੈਕਟਰਾਂ ਦੇ ਬੋਰਡ ਲਈ ਚੁਣੇ ਗਏ। ਸ੍ਰ. ਸੋਢੀ ਬੋਰਡ ਦੁਆਰਾ ਦੋ ਸਾਲਾਂ ਲਈ ਮੁੜ ਡਾਇਰੈਕਟਰ ਵਜੋਂ ਨਿਯੁਕਤ ਕੀਤੇ ਗਏ ਸਨ। ਸ੍ਰ. ਸੋਢੀ 1971 ਤੋਂ ਵੈਨਕੂਵਰ ਆਈਲੈਂਡ 'ਤੇ ਰਹਿੰਦੇ ਹਨ ਅਤੇ ਉਨ੍ਹਾਂ ਨੇ 31 ਵਰ੍ਹਿਆਂ ਤੱਕ ਆਟੋ ਬਾਡੀ ਸ਼ਾਪ ਚਲਾਈ। ਮੌਜੂਦਾ ਸਮੇਂ ਉਹ ਪ੍ਰਾਪਰਟੀ ਪੋਟਰਫੋਲੀਊ ਮੈਨੇਜਰ ਹਨ। ਉਹ ਇੰਨਵੈਸਟਮੈਂਟ ਐਂਡ ਲੋਨ ਕਮੇਟੀ 'ਤੇ ਸੇਵਾ ਨਿਭਾਉਂਦੇ ਹਨ।

ਹਰਪਾਲ ਸਿੰਘ - ਸ੍ਰ. ਸਿੰਘ 1992 ਤੋਂ ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਚਲੇ ਆਉਂਦੇ ਹਨ ਅਤੇ ਉਹ 2012 'ਚ ਡਾਇਰੈਕਟਰਾਂ ਦੇ ਬੋਰਡ ਵਾਸਤੇ ਚੁਣੇ ਗਏ। ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਤੋਂ ਕ੍ਰਿਮੀਨਲ ਜਸਟਿਸ 'ਚ ਆਪਣੀ ਡਿਗਰੀ ਖਤਮ ਕਰਨ ਮਗਰੋਂ, ਸ੍ਰ. ਸਿੰਘ ਹੁਣ ਇਕ ਕੁਰੈਕਸ਼ਨ ਅਫਸਰ ਵਜੋਂ ਕੰਮ ਕਰਦੇ ਹਨ। ਉਹ ਆਡਿਟ ਅਤੇ ਕੰਡਕਟ ਰੀਵਿਊ ਕਮੇਟੀਆਂ 'ਤੇ ਸੇਵਾ ਨਿਭਾਉਂਦੇ ਹਨ।

ਪਰਵਕਾਰ ਸਿੰਘ ਦੂਲੇ - ਸ੍ਰ. ਦੂਲੇ 1995 ਤੋਂ ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਚਲੇ ਆ ਰਹੇ ਹਨ ਅਤੇ ਉਹ 2014 'ਚ ਅਤੇ ਮੁੜ 2016 'ਚ ਬੋਰਡ ਵਾਸਤੇ ਚੁਣੇ ਗਏ। ਉਹ ਬੀ ਸੀ ਦੀ ਲੋਅਰ ਮੇਨਲੈਂਡ 'ਚ ਜੰਮੇ ਪਲੇ ਤੇ ਵੱਡੇ ਹੋਏ ਅਤੇ ਉਹ ਵੱਖ ਵੱਖ ਕਾਰੋਬਾਰਾਂ 'ਚ ਸ਼ਾਮਲ ਚਲੇ ਆਉਂਦੇ ਹਨ। ਸ੍ਰ. ਦੂਲੇ ਇੰਨਵੈਸਟਮੈਂਟ ਐਂਡ ਲੋਨ; ਕਰੈਡਿਟ; ਕੰਸਟ੍ਰਕਸ਼ਨ ਐਡਵਾਇਜ਼ਰੀ, ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਿਟੀ; ਨਾਮੀਨੇਟਿੰਗ ਅਤੇ ਸਕਾਲਰਸ਼ਿੱਪ ਕਮੇਟੀਆਂ 'ਤੇ ਸੇਵਾਵਾਂ ਨਿਭਾਅ ਰਹੇ ਹਨ।

ਨਰਿੰਦਰ ਕੌਰ ਕਾਹਲੋਂ - 2010 'ਚ ਖਾਲਸਾ ਕਰੈਡਿਟ ਯੂਨੀਅਨ 'ਚ ਸ਼ਾਮਲ ਹੋਣ ਮਗਰੋਂ ਸਰਦਾਰਨੀ ਕਾਹਲੋਂ 2014 'ਚ ਬੋਰਡ ਲਈ ਚੁਣੇ ਗਏ। ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਬੀ ਏ ਕਰਕੇ ਗਰੈਜੂਏਟ ਹੋਏ ਅਤੇ ਮੌਜੂਦਾ ਸਮੇਂ ਉਹ ਅਸਿਸਟੈਂਟ ਸੇਲਜ਼ ਮੈਨੇਜਰ ਵਜੋਂ ਕੰਮ ਕਰਦੇ ਹਨ। ਉਹ ਕੰਡਕਟ ਰੀਵਿਊ, ਸੀ ਐੱਸ ਆਰ (ਚੇਅਰ) ਅਤੇ ਨਾਮੀਨੇਟਿੰਗ ਕਮੇਟੀਆਂ 'ਤੇ ਸੇਵਾ ਨਿਭਾਉਂਦੇ ਹਨ।

COMPENSATION OF BOARD

KCU provides the directors with the following compensation:

- \$250 - for attending board meetings
- \$150 - for attending committee meetings
- \$ 75 - for Credit Committee meetings
- \$ 50 - for the Chair of each committee for each meeting
- \$100 - for travel time beyond 90 minutes to attend meeting
- \$ 25 - for travel time beyond 30 minutes to attend meeting
- Re-imburement of expenses incurred to represent the credit union

COMPENSATION OF DIRECTORS

For fiscal 2017, the compensation received by each director was as follows:

| Name of Director | Meetings Attended | Honorarium and Cell Phone Paid |
|----------------------|-------------------|--------------------------------|
| Harinder Singh Sohi | 36 | \$ 8,100 |
| Daljit Singh Sidhu | 38 | \$ 9,500 |
| Gurminder Kaur Malik | 39 | \$ 8,275 |
| Surjit Singh Sodhi | 16 | \$ 6,700 |
| Jaswinder Singh Gill | 36 | \$ 8,525 |
| Harpal Singh | 20 | \$ 5,950 |
| Parvkar Singh Dulai | 36 | \$ 6,425 |
| Narinder Kaur Kahlon | 24 | \$ 6,700 |
| Jagpaul Singh Sandhu | 27 | \$ 7,375 |
| TOTALS | 272 | \$67,550 |

ਬੋਰਡ ਦਾ ਮੁਆਵਜ਼ਾ

ਖਾਲਸਾ ਕਰੈਡਿਟ ਯੂਨੀਅਨ ਡਾਇਰੈਕਟਰਾਂ ਨੂੰ ਹੇਠ ਲਿਖਿਆ ਮੁਆਵਜ਼ਾ ਦਿੰਦੀ ਹੈ:

- 250 ਡਾਲਰ - ਬੋਰਡ ਮੀਟਿੰਗਾਂ 'ਚ ਸ਼ਾਮਲ ਹੋਣ ਬਦਲੇ
- 150 ਡਾਲਰ - ਕਮੇਟੀ ਮੀਟਿੰਗਾਂ 'ਚ ਸ਼ਾਮਲ ਹੋਣ ਬਦਲੇ
- 75 ਡਾਲਰ - ਕਰੈਡਿਟ ਕਮੇਟੀ ਮੀਟਿੰਗਾਂ 'ਚ ਸ਼ਾਮਲ ਹੋਣ ਬਦਲੇ
- 50 ਡਾਲਰ - ਹਰੇਕ ਕਮੇਟੀ ਦੇ ਚੇਅਰਮੈਨ ਨੂੰ ਹਰੇਕ ਮੀਟਿੰਗ ਬਦਲੇ
- 100 ਡਾਲਰ - ਮੀਟਿੰਗ 'ਚ ਸ਼ਾਮਲ ਹੋਣ ਲਈ 90 ਮਿੰਟਾਂ ਤੋਂ ਵਧੇਰੇ ਸਫਰ ਬਦਲੇ
- 25 ਡਾਲਰ - ਮੀਟਿੰਗ 'ਚ ਸ਼ਾਮਲ ਹੋਣ ਲਈ 30 ਮਿੰਟਾਂ ਤੋਂ ਵਧੇਰੇ ਸਫਰ ਬਦਲੇ
- ਖਾਲਸਾ ਕਰੈਡਿਟ ਯੂਨੀਅਨ ਦੀ ਪ੍ਰਤਿਨਿਧਤਾ ਕਰਨ ਬਦਲੇ ਕੀਤੇ ਗਏ ਖਰਚਿਆਂ ਦੀ ਵਾਪਸੀ ਅਦਾਇਗੀ

ਡਾਇਰੈਕਟਰਾਂ ਦਾ ਮੁਆਵਜ਼ਾ

2017 ਦੇ ਵਿੱਤੀ ਵਰ੍ਹੇ 'ਚ ਹਰੇਕ ਡਾਇਰੈਕਟਰ ਵੱਲੋਂ ਪ੍ਰਾਪਤ ਕੀਤਾ ਗਿਆ ਮੁਆਵਜ਼ਾ ਹੇਠ ਲਿਖੇ ਅਨੁਸਾਰ ਸੀ:

| ਡਾਇਰੈਕਟਰ ਦਾ ਨਾਂ | ਹਾਜ਼ਰ ਮੀਟਿੰਗਾਂ | ਆਨਰੇਰੀਅਮ ਅਤੇ ਸੈੱਲ ਫੋਨ ਅਦਾਇਗੀਆਂ |
|--------------------|-------------------|-----------------------------------|
| ਹਰਿੰਦਰ ਸਿੰਘ ਸੋਹੀ | 36 | \$ 8,100 |
| ਦਲਜੀਤ ਸਿੰਘ ਸਿੱਧੂ | 38 | \$ 9,500 |
| ਗੁਰਮਿੰਦਰ ਕੌਰ ਮਲਿਕ | 39 | \$ 8,275 |
| ਸੁਰਜੀਤ ਸਿੰਘ ਸੋਢੀ | 16 | \$ 6,700 |
| ਜਸਵਿੰਦਰ ਸਿੰਘ ਗਿੱਲ | 36 | \$ 8,525 |
| ਹਰਪਾਲ ਸਿੰਘ | 20 | \$ 5,950 |
| ਪਰਵਕਾਰ ਸਿੰਘ ਦੂਲੇ | 36 | \$ 6,425 |
| ਨਰਿੰਦਰ ਕੌਰ ਕਾਹਲੋਂ | 24 | \$ 6,700 |
| ਜਗਪਾਲ ਸਿੰਘ ਸੰਧੂ | 27 | \$ 7,375 |
| ਕੁੱਲ ਜੋੜ | 272 | \$67,550 |

COMPENSATION DISCLOSURE OF THE CEO

The CEO of KCU receives a compensation package that includes a base salary and a performance bonus. The CEO works under an employment contract with KCU and his base salary was determined by the Board of Directors based on a survey prepared by Central 1 Credit Union. The CEO's bonus is based on achieving business plan targets and is subject to Board approval.

| Position | Base Salary | Bonus | Car Allowance | RRSP Contribution | Total |
|----------|-------------|----------|---------------|-------------------|------------------|
| CEO | \$204,617 | \$18,500 | \$7,200 | \$14,323 | \$244,640 |

CREDIT UNION COMPENSATION POLICIES AND PRACTICES

The CEO establishes the compensation for various management positions and sets the salary range for those positions excluded from the collective bargaining unit. The salary ranges are adopted from a survey prepared by Central 1 Credit Union. Salaries and bonus targets are based on the market median for their respective roles within credit unions of similar size in B.C. Bonus payments are based on a combination of KCU's financial results and individual performance.

Employees of the credit union are members of the Unifor union and receive base salaries according to a grid system outlined in the collective agreement. Employees also receive a competitive benefits package, including medical, dental, disability, life and counseling coverage, and contribute 6% of their earnings to a Group RRSP with KCU matching those contributions and adding an additional 1% to their RRSP. The collective agreement between KCU and Unifor was ratified as of January 1, 2016 and expires December 31, 2018.

ਮੁੱਖ ਕਾਰਜ-ਸਾਧਕ ਅਫਸਰ ਦੇ ਮੁਆਵਜ਼ੇ ਦਾ ਖੁਲਾਸਾ

ਖਾਲਸਾ ਕਰੈਡਿਟ ਯੂਨੀਅਨ ਦੇ ਮੁੱਖ ਸਾਧਕ-ਕਾਰਜ ਅਫਸਰ ਮੁਆਵਜ਼ੇ ਦਾ ਇਕ ਪੈਕੇਜ ਪ੍ਰਾਪਤ ਕਰਦੇ ਹਨ ਜਿਸ 'ਚ ਮੁੱਢਲੀ ਤਨਖਾਹ ਅਤੇ ਕਾਰਗੁਜ਼ਾਰੀ ਬੋਨਸ ਸ਼ਾਮਲ ਹਨ। ਮੁੱਖ ਕਾਰਜ-ਸਾਧਕ ਅਫਸਰ ਖਾਲਸਾ ਕਰੈਡਿਟ ਯੂਨੀਅਨ ਨਾਲ ਨੌਕਰੀ ਦੇ ਇਕ ਸਮਝੌਤੇ ਤਹਿਤ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਮੁੱਢਲੀ ਤਨਖਾਹ ਸੈਂਟਰਲ 1 ਕਰੈਡਿਟ ਯੂਨੀਅਨ ਵੱਲੋਂ ਤਿਆਰ ਕੀਤੇ ਗਏ ਇਕ ਸਰਵੇਖਣ ਦੇ ਆਧਾਰ 'ਤੇ ਡਾਇਰੈਕਟਰਾਂ ਦੇ ਬੋਰਡ ਵੱਲੋਂ ਮਿਥੀ ਗਈ ਸੀ। ਮੁੱਖ ਕਾਰਜ-ਸਾਧਕ ਅਫਸਰ ਦਾ ਬੋਨਸ ਬਿਜਨਸ ਯੋਜਨਾਂ ਦੇ ਨਿਸ਼ਾਨਿਆਂ ਦੀ ਪ੍ਰਾਪਤੀ 'ਤੇ ਆਧਾਰਿਤ ਹੈ ਅਤੇ ਇਸ ਲਈ ਬੋਰਡ ਦੀ ਮਨਜ਼ੂਰੀ ਲੋੜੀਂਦੀ ਹੈ।

| ਅਹੁਦਾ | ਮੁੱਢਲੀ ਤਨਖਾਹ | ਬੋਨਸ | ਕਾਰ ਅਲਾਊਂਸ | ਆਰ ਆਰ ਐੱਸ ਪੀ ਯੋਗਦਾਨ | ਕੁੱਲ |
|--------|--------------|----------|------------|---------------------|------------------|
| ਸੀ ਈ ਓ | \$204,617 | \$18,500 | \$7,200 | \$14,323 | \$244,640 |

ਕਰੈਡਿਟ ਯੂਨੀਅਨ ਦੀਆਂ ਮੁਆਵਜ਼ਾ ਨੀਤੀਆਂ ਅਤੇ ਕਾਰਜ ਅਮਲ

ਵੱਖ ਵੱਖ ਪ੍ਰਬੰਧਕੀ ਅਸਾਮੀਆਂ ਲਈ ਮੁਆਵਜ਼ਾ ਅਤੇ ਜਿਹੜੀਆਂ ਅਸਾਮੀਆਂ ਕੁਲੈਕਟਿਵ ਬਾਰਗੇਨਿੰਗ ਯੂਨਿਟ ਤੋਂ ਬਾਹਰ ਰਹਿੰਦੀਆਂ ਹਨ ਉਨ੍ਹਾਂ ਅਸਾਮੀਆਂ ਲਈ ਤਨਖਾਹ ਦੀ ਸੀਮਾਂ ਮੁੱਖ ਕਾਰਜ-ਸਾਧਕ ਅਫਸਰ ਵੱਲੋਂ ਤੈਅ ਕੀਤੇ ਜਾਂਦੇ ਹਨ। ਤਨਖਾਹ ਦੀਆਂ ਸੀਮਾਵਾਂ ਸੈਂਟਰਲ 1 ਕਰੈਡਿਟ ਯੂਨੀਅਨ ਤਿਆਰ ਕੀਤੇ ਗਏ ਸਰਵੇਖਣ ਤੋਂ ਲਈਆਂ ਜਾਂਦੀਆਂ ਹਨ। ਤਨਖਾਹਾਂ ਅਤੇ ਬੋਨਸ ਬੀ.ਸੀ. ਵਿਚਲੀਆਂ ਬਰਾਬਰ ਆਕਾਰ ਦੀਆਂ ਕਰੈਡਿਟ ਯੂਨੀਅਨਾਂ 'ਚ ਉਨ੍ਹਾਂ ਅਸਾਮੀਆਂ ਦੇ ਕਾਰਜਾਂ ਲਈ ਜੋ ਦਿੱਤਾ ਜਾਂਦਾ ਹੈ, ਉਸਦੀ ਮਾਰਕੀਟ ਔਸਤ 'ਤੇ ਆਧਾਰਿਤ ਹੁੰਦੇ ਹਨ। ਬੋਨਸ ਦੀਆਂ ਅਦਾਇਗੀਆਂ ਖਾਲਸਾ ਕਰੈਡਿਟ ਯੂਨੀਅਨ ਦੇ ਵਿੱਤੀ ਨਤੀਜਿਆਂ ਅਤੇ ਵਿਅਕਤੀ ਦੀ ਵਿਅਕਤੀਗਤ ਕਾਰਗੁਜ਼ਾਰੀ ਦੇ ਸੁਮੇਲ 'ਤੇ ਆਧਾਰਿਤ ਹੁੰਦੀਆਂ ਹਨ।

ਕਰੈਡਿਟ ਯੂਨੀਅਨ ਦੇ ਕਰਮਚਾਰੀ Unifor ਯੂਨੀਅਨ ਦੇ ਮੈਂਬਰ ਹਨ ਅਤੇ ਕੁਲੈਕਟਿਵ ਐਗਰੀਮੈਂਟ 'ਚ ਲਿਖੇ ਗਏ ਇਕ ਗਰਿੱਡ ਸਿਸਟਮ ਦੇ ਅਨੁਸਾਰ ਮੁੱਢਲੀਆਂ ਤਨਖਾਹਾਂ ਪ੍ਰਾਪਤ ਕਰਦੇ ਹਨ। ਕਰਮਚਾਰੀ ਮੁਕਾਬਲੇ ਦਾ ਇਕ ਬੈਨੇਫਿਟ ਪੈਕੇਜ ਵੀ ਪ੍ਰਾਪਤ ਕਰਦੇ ਹਨ ਜਿਸ 'ਚ ਮੈਡੀਕਲ, ਡੈਂਟਲ, ਡਿਸਏਬਿਲਿਟੀ, ਲਾਈਫ ਅਤੇ ਕਾਊਂਸਲਿੰਗ ਕਵਰੇਜ ਸ਼ਾਮਲ ਹਨ ਅਤੇ ਉਹ ਆਪਣੀ ਕਮਾਈ ਦੇ 6% ਦਾ ਇਕ ਗਰੁੱਪ ਆਰ ਆਰ ਐੱਸ ਪੀ 'ਚ ਯੋਗਦਾਨ ਪਾਉਂਦੇ ਹਨ ਜਿਸ 'ਚ ਖਾਲਸਾ ਕਰੈਡਿਟ ਯੂਨੀਅਨ ਵੱਲੋਂ ਉਸਦੇ ਬਰਾਬਰ ਦਾ ਅਤੇ 1% ਹੋਰ ਵਧੇਰੇ ਯੋਗਦਾਨ ਉਨ੍ਹਾਂ ਦੀ ਆਰ ਆਰ ਐੱਸ ਪੀ 'ਚ ਪਾਇਆ ਜਾਂਦਾ ਹੈ। ਖਾਲਸਾ ਕਰੈਡਿਟ ਯੂਨੀਅਨ ਅਤੇ Unifor ਦਰਮਿਆਨ ਕੁਲੈਕਟਿਵ ਐਗਰੀਮੈਂਟ 1 ਜਨਵਰੀ 2016 ਨੂੰ ਮੁੜ-ਪ੍ਰਵਾਨ ਹੋਇਆ ਅਤੇ ਉਹ 31 ਦਸੰਬਰ 2018 ਨੂੰ ਮੁੱਕਦਾ ਹੈ।

NOTICE OF INSURANCE

All members are reminded that under the terms and conditions of their mortgages or chattel lien, they are required to maintain insurance to the full insurable value of their property and/or chattels, with loss, if any payable to Khalsa Credit Union as their interest may appear.

NOTICE OF PROPERTY TAXES

Members are reminded that, if you have a mortgage with Khalsa Credit Union, you are required to pay your full property tax every year.

ਬੀਮੇਂ ਦਾ ਨੋਟਿਸ

ਸਾਰੇ ਮੈਂਬਰਾਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਮਾਰਟਗੇਜਾਂ ਜਾਂ ਚੈਟਲ ਲੀਅਨ ਦੀਆਂ ਸ਼ਰਤਾਂ ਤੇ ਜ਼ਰੂਰਤਾਂ ਦੇ ਤਹਿਤ ਉਨ੍ਹਾਂ ਨੂੰ ਜ਼ਰੂਰਤ ਹੈ ਕਿ ਉਹ ਆਪਣੀਆਂ ਪ੍ਰਾਪਰਟੀਆਂ ਅਤੇ/ਜਾਂ ਚੈਟਲਾਂ ਦੇ ਕੁੱਲ ਬੀਮਾ-ਯੋਗ ਮੁੱਲ ਵਾਸਤੇ ਉਨ੍ਹਾਂ ਦਾ ਬੀਮਾ ਕਰਵਾ ਕੇ ਰੱਖਣ, ਜਿਸ 'ਚ ਇਹ ਹੋਵੇ ਕਿ ਉਨ੍ਹਾਂ ਦਾ ਕੋਈ ਨੁਕਸਾਨ ਹੋ ਜਾਣ ਦੀ ਸੂਰਤ 'ਚ ਬੀਮੇ ਦੀ ਰਕਮ ਖਾਲਸਾ ਕਰੈਡਿਟ ਯੂਨੀਅਨ ਨੂੰ ਮਿਲਣ ਯੋਗ ਹੋਵੇ।

ਪ੍ਰਾਪਰਟੀ ਟੈਕਸ ਦਾ ਨੋਟਿਸ

ਮੈਂਬਰਾਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਜੇਕਰ ਤੁਹਾਡੀ ਮੋਰਟਗੇਜ ਖਾਲਸਾ ਕਰੈਡਿਟ ਯੂਨੀਅਨ ਨਾਲ ਹੈ, ਤਾਂ ਤੁਹਾਨੂੰ ਹਰ ਸਾਲ ਆਪਣਾ ਪੂਰਾ ਪ੍ਰਾਪਰਟੀ ਟੈਕਸ ਅਦਾ ਕਰਨ ਦੀ ਜ਼ਰੂਰਤ ਹੈ।

MISSION

To be the most successful Sikh Credit Union. To care about our community and contribute to Sikh education, culture and religion. To be an environmentally conscious and committed organization that is responsive to member-owners.

VISION

To be the Sikh community's first choice for financial services.

ਮਿਸ਼ਨ

ਇੱਕ ਸਭ ਤੋਂ ਵੱਧ ਕਾਮਯਾਬ ਸਿੱਖ ਕਰੈਡਿਟ ਯੂਨੀਅਨ ਬਣਨਾ। ਆਪਣੀ ਕਮਿਊਨਿਟੀ ਵੱਲ ਧਿਆਨ ਦੇਣਾ ਅਤੇ ਸਿੱਖ ਵਿਦਿਆ, ਸੱਭਿਆਚਾਰ ਅਤੇ ਧਰਮ ਵਾਸਤੇ ਯੋਗਦਾਨ ਪਾਉਣਾ। ਵਾਤਾਵਰਣਕ ਤੌਰ 'ਤੇ ਸੁਚੇਤ ਅਤੇ ਇੱਕ ਪ੍ਰਤਿਬੱਧ ਸੰਸਥਾ ਬਣਨਾ ਜਿਹੜੀ ਆਪਣੇ ਮੈਂਬਰ-ਮਾਲਕਾਂ ਪ੍ਰਤਿ ਉਤਰਦਾਈ ਹੈ।

ਦੂਰਦ੍ਰਿਸ਼ਟੀ

ਵਿੱਤੀ ਸੇਵਾਵਾਂ ਲਈ ਸਿੱਖ ਕਮਿਊਨਿਟੀ ਦੀ ਪਹਿਲੀ ਪਸੰਦ ਬਣਨਾ।



In 2018, KCU will begin construction of a new branch in Vancouver. It will replace the current branch and provide members with an attractive, modern facility in which to conduct their business.

2018 'ਚ ਖਾਲਸਾ ਕਰੈਡਿਟ ਯੂਨੀਅਨ ਵੈਨਕੂਵਰ ਵਿਚ ਇਕ ਨਵੀਂ ਬਰਾਂਚ ਦੀ ਉਸਾਰੀ ਸ਼ੁਰੂ ਕਰੇਗੀ - ਇਹ ਮੌਜੂਦਾ ਬਰਾਂਚ ਨੂੰ ਵਿਸਥਾਪਤ ਕਰੇਗੀ ਅਤੇ ਮੈਂਬਰਾਂ ਨੂੰ ਮਨਮੋਹਕ ਆਧੁਨਿਕ ਸਥਾਨ ਮੁਹੱਈਆ ਕਰੇਗੀ ਜਿੱਥੇ ਉਨ੍ਹਾਂ ਦਾ ਕੰਮ ਕਾਰ ਹੋਇਆ ਕਰੇਗਾ।



BOARD OF DIRECTORS



Jaswinder Singh Gill
Chair



Gurminder Kaur Malik
Vice Chair



Jagpaul Singh Sandhu
Secretary



Harinder Singh Sohi
Director



Daljit Singh Sidhu
Director



Surjit Singh Sodhi
Director



Harpal Singh
Director



Parvkar Singh Dulai
Director



Narinder Kaur Kahlon
Director

EXECUTIVE



Dalbir Singh Mehta
Chief Executive Officer



Harjeet Singh Sandhu
Sr. Manager, Operations



Inderjeet Singh
Manager, HR



Eveninder Kaur Sohi
Manager, IC



Palvinder Singh Dhani
Regional Manager, CS



Jagjit Kaur
Executive Secretary

BRANCH MANAGERS



ABBOTSFORD
32112 South Fraser Way
Abbotsford, BC
V2T 1W4
Tel: 604-507-6400

Harloveleen Kaur Dhillon



NEWTON
Unit 2-7288 137th Street
Surrey, BC
V3W 1A3
Tel: 604-507-6400

Maninderjit Kaur Grewal



SURREY 120th
8788 120th Street
Surrey, BC
V3W 3N6
Tel: 604-507-6400

Kuldip Singh Sidhu



SURREY 128th
110-8028 128th Street
Surrey, BC
V3W 4E9
Tel: 604-507-6400

Jasmeet Singh



VANCOUVER
5963 Fraser Street
Vancouver, BC
V5W 2Z6
Tel: 604-507-6400

Jaswant Singh Dodd



VICTORIA
1-3318 Oak Street
Victoria, BC
V8X 1R1
Tel: 250-953-5700


Sukhdev Singh Randhawa



HEAD OFFICE

3rd Floor - 8788 120th Street
Surrey, BC V3W 3N6
Tel: 604-507-6400
Phone Toll Free: 1-800-324-6747
www.khalsacreditunion.ca





www.khalsacreditunion.ca